



Punjab Government Gazette

Published by Authority

No. 38] CHANDIGARH, FRIDAY, SEPTEMBER 18, 2020 (BHADRA 27, 1942 SAKA)

PART III

Punjab Government Notifications and Orders

ਕਿਰਤ ਵਿਭਾਗ, ਪੰਜਾਬ

ਦਫਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 22 ਜੁਲਾਈ, 2020

ਨੰ:ਓਵ/14430.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ ਕਿਰਤੀ/ਯੂਨੀਅਨ ਮਾਨਵ ਕਲਿਆਨ ਇੰਡਸਟਰੀਅਲ ਵਰਕਰ ਯੂਨੀਅਨ, ਚੌਂਕ ਫਵਾਰਾ, ਅੰਮ੍ਰਿਤਸਰ ਵਿਰੁੱਧ (1) M/s The Chief Engineer Border Zone PSPCL, Amritsar (2) Senior Executive Engineer/XEN Patti Division, PSPCL Amritsar ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਇ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.ਓ.66/ਸੀ.ਏ.14/47 ਐਸ.39 ਮਿਤੀ 19.9.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

“ਕੀ ਕਿਰਤੀ ਮੰਗ ਪੱਤਰ ਵਿਚ ਦਰਸਾਏ ਕਿਰਤੀਆਂ ਨੂੰ ਅਨੈਕਸਚਰ-ਏ ਵਿਚ ਦਿੱਤੀ ਪਰਮੋਸ਼ਨ ਦੀ ਤਾਰੀਕ ਤੋਂ ਪਰਮੋਟ ਕਰਨਾ ਬਣਦਾ ਹੈ? ਜੇਕਰ ਹਾਂ ਤੇ ਕਿਰਤੀਆਂ ਨੂੰ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਮਿਲਣ ਦੇ ਹੱਕਦਾਰ ਹਨ?”

ਅਨੈਕਸਚਰ “ਏ” ਹੇਠ ਲਿਖੇ ਅਨੁਸਾਰ ਹੈ:-

1	2	3	4	5	6
Name of the Worker	Date of Appointment as Workcharge	Station	Date of Promotion as an ALM	Date when they should be promoted	Difference of Period with regard to late promotion
Rajwant	03-03-1989	Kairon	23-10-2008	03-03-1996	12 years six

Singh S/o	Patti,	months
Gurcharan	Division	
Singh	Tarantarn	

Buta Singh	03-03-1989	Patti	06-03-2003	03-04-1992	11years
S/o		Division			
Gurdeep					
Singh					

Harminder	21-10-1993	Kairon	23-10-2008	22-10-2000	8years
Singh S/o		Patti			
Chanan Singh		Division			

ਮਿਤੀ 30 ਜੂਨ, 2020

ਪ੍ਰਵੀਨ ਕੁਮਾਰ ਬਿੰਦ,
ਕਿਰਤ ਕਮਿਸ਼ਨਰ, ਪੰਜਾਬ।